

ਓਨਟਾਰੀਓ ਸਰਕਾਰ ਨੇ, 3 ਅਪ੍ਰੈਲ ਤੋਂ ਪੂਰੇ ਸੂਬੇ ਨੂੰ ਬੰਦ ਕਰਨ ਦਾ ਐਲਾਨ ਕੀਤਾ

ਬ੍ਰੈਮਪਟਨ, ਓਨਟਾਰੀਓ (1 ਅਪ੍ਰੈਲ, 2021) – ਅੱਜ, ਓਨਟਾਰੀਓ ਸਰਕਾਰ ਨੇ, 3 ਅਪ੍ਰੈਲ, 2021 ਤੋਂ, ਪੂਰੇ ਸੂਬੇ ਨੂੰ ਬੰਦ ਕਰਨ ਦਾ ਐਲਾਨ ਕੀਤਾ, ਜੋ ਘੱਟੋ-ਘੱਟ ਚਾਰ ਹਫ਼ਤਿਆਂ ਤੱਕ, ਰੀਜਨ ਆਫ ਪੀਲ (Region of Peel) ਸਮੇਤ, ਓਨਟਾਰੀਓ (Ontario) ਵਾਸਤੇ ਲਾਗੂ ਰਹੇਗਾ।

ਸੁਰੱਖਿਆ ਉਪਾਵਾਂ ਵਿੱਚ ਸ਼ਾਮਲ ਹਨ, ਪਰੰਤੂ ਇਹਨਾਂ ਤੱਕ ਸੀਮਿਤ ਨਹੀਂ ਹਨ:

- ਇਨਡੋਰ ਸੰਗਠਿਤ ਜਨਤਕ ਕਾਰਜਕਰਮਾਂ ਜਾਂ ਸਮਾਜਿਕ ਇਕੱਠਾਂ ਤੇ ਪਾਬੰਦੀ; ਜੋ ਵਿਅਕਤੀ ਇਕੱਲੇ ਰਹਿੰਦੇ ਹਨ, ਉਹਨਾਂ ਨੂੰ ਇੱਕ ਹੋਰ ਪਰਿਵਾਰ ਨਾਲ ਇਕੱਠੇ ਹੋਣ ਦੀ ਇਜਾਜ਼ਤ ਹੈ;
- ਆਉਟਡੋਰ ਸੰਗਠਿਤ ਜਨਤਕ ਕਾਰਜਕਰਮ ਜਾਂ ਸਮਾਜਿਕ ਇਕੱਠ, ਵੱਧ ਤੋਂ ਵੱਧ 5 ਵਿਅਕਤੀਆਂ ਤੱਕ ਸੀਮਿਤ ਹਨ, ਇੱਕੋ ਘਰ ਦੇ ਮੈਂਬਰਾਂ (ਜੋ ਲੋਕ ਤੁਹਾਡੇ ਨਾਲ ਰਹਿੰਦੇ ਹਨ) ਦੇ ਨਾਲ ਇਕੱਠ ਨੂੰ ਛੱਡ ਕੇ;
- ਸਾਰੀਆਂ ਰਿਟੇਲ ਸੈਟਿੰਗਾਂ ਵਿੱਚ ਵਿਅਕਤੀਗਤ ਖਰੀਦਦਾਰੀ ਤੇ ਪਾਬੰਦੀ, ਹੋਰ ਪਬਲਿਕ ਹੈਲਥ ਅਤੇ ਕਾਰਜ ਸਥਾਨ ਵਿਖੇ ਸੁਰੱਖਿਆ ਸਬੰਧੀ ਉਪਾਵਾਂ ਦੇ ਨਾਲ, ਸੁਪਰਮਾਰਕੀਟਾਂ, ਗ੍ਰੋਸਰੀ ਸਟੋਰ, ਕਨਵੀਨੀਐਂਸ ਸਟੋਰ, ਇਨਡੋਰ ਫਾਰਮਰਸ ਮਾਰਕੀਟਾਂ, ਹੋਰ ਸਟੋਰ ਜੋ ਮੁੱਖ ਤੌਰ ਤੇ ਭੋਜਨ ਸਬੰਧੀ ਵਸਤਾਂ ਵੇਚਦੇ ਹਨ ਅਤੇ ਫਾਰਮੈਸੀਜ਼ ਲਈ 50 ਪ੍ਰਤੀਸ਼ਤ ਕੈਪੇਸਿਟੀ ਦੀ ਸੀਮਾ, ਬਿਗ ਬੋਕਸ ਸਟੋਰਾਂ (ਬਹੁਤ ਵੱਡੇ ਸਟੋਰ, ਜਿੱਥੇ ਸਾਰੀਆਂ ਵਸਤਾਂ ਇੱਕੋ ਥਾਂ ਤੇ ਮਿਲਦੀਆਂ ਹਨ) ਸਮੇਤ ਹੋਰ ਸਾਰੇ ਰਿਟੇਲ ਲਈ 25 ਪ੍ਰਤੀਸ਼ਤ ਕੈਪੇਸਿਟੀ ਸੀਮਾ;
- ਨਿੱਜੀ ਦੇਖਭਾਲ ਸਬੰਧੀ ਸੇਵਾਵਾਂ ਬੰਦ ਰਹਿਣਗੀਆਂ;
- ਇਨਡੋਰ ਅਤੇ ਆਉਟਡੋਰ ਡਾਈਨਿੰਗ (ਰੈਸਟੋਰੈਂਟ ਆਦਿ ਦੀ ਅੰਦਰਲੀ ਅਤੇ ਬਾਹਰਲੀ ਥਾਂ ਵਿੱਚ ਖਾਣਾ-ਪੀਣਾ) ਤੇ ਪਾਬੰਦੀ। ਰੈਸਟੋਰੈਂਟ, ਬਾਰਾਂ ਅਤੇ ਖਾਣ-ਪੀਣ ਸਬੰਧੀ ਸੰਸਥਾਨਾਂ ਨੂੰ, ਸਿਰਫ਼ ਟੇਕਆਊਟ, ਡ੍ਰਾਈਵ-ਥੂ ਅਤੇ ਡਿਲੀਵਰੀ ਸੇਵਾਵਾਂ ਪ੍ਰਦਾਨ ਕਰਨ ਦੀ ਇਜਾਜ਼ਤ ਹੋਵੇਗੀ;
- ਬਹੁਤ ਹੀ ਸੀਮਿਤ ਛੋਟਾਂ ਦੇ ਨਾਲ, ਇਨਡੋਰ ਜਾਂ ਆਉਟਡੋਰ ਸਪੋਰਟਸ ਅਤੇ ਰੇਕ੍ਰੀਏਸ਼ਨ ਫਿਟਨੈਸ (ਜਿਵੇਂ ਜਿਮ) ਲਈ ਫੈਸਿਲਿਟੀਜ਼ ਦੀ ਵਰਤੋਂ ਤੇ ਪਾਬੰਦੀ;
- ਡੇ ਕੈਂਪਾਂ ਨੂੰ ਬੰਦ ਕਰਨਾ ਜ਼ਰੂਰੀ ਹੈ; ਅਤੇ,
- ਵਿਆਹ, ਅੰਤਿਮ ਸੰਸਕਾਰ ਅਤੇ ਧਾਰਮਿਕ ਸੇਵਾਵਾਂ, ਰਸਮਾਂ ਜਾਂ ਸਮਾਰੋਹਾਂ ਵਿੱਚ, ਇਨਡੋਰ ਹਰ ਕਮਰੇ ਵਿੱਚ 15 ਪ੍ਰਤੀਸ਼ਤ ਦੀ ਕੈਪੇਸਿਟੀ ਸੀਮਾ ਅਤੇ ਆਉਟਡੋਰ, ਜਿੱਥੇ ਘੱਟੋ-ਘੱਟ ਦੋ ਮੀਟਰ ਦੀ ਸਰੀਰਕ ਦੂਰੀ ਰੱਖੀ ਜਾ ਸਕਦੀ ਹੋਵੇ, ਉੱਥੇ ਅਸੀਮਿਤ ਸੰਖਿਆ ਵਿੱਚ ਵਿਅਕਤੀ ਇਕੱਠੇ ਹੋ ਸਕਦੇ ਹਨ। ਇਸ ਵਿੱਚ ਰਿਸੈਪਸ਼ਨਾਂ ਵਰਗੀਆਂ ਸੇਵਾਵਾਂ ਨਾਲ ਜੁੜੇ ਸਮਾਜਿਕ ਇਕੱਠ ਸ਼ਾਮਲ ਨਹੀਂ ਹਨ, ਜਿਹਨਾਂ ਦੀ ਇਨਡੋਰ ਇਜਾਜ਼ਤ ਨਹੀਂ ਹੈ ਅਤੇ ਆਉਟਡੋਰ ਪੰਜ ਵਿਅਕਤੀਆਂ ਤੱਕ ਸੀਮਿਤ ਹਨ।

ਚੀਫ ਮੈਡੀਕਲ ਐਫਿਸਰ ਆਫ ਹੈਲਥ (Chief Medical Officer of Health) ਦੀ ਸਲਾਹ ਦੇ ਨਾਲ, ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਿਰਫ਼ ਭੋਜਨ, ਦਵਾਈ, ਮੈਡੀਕਲ ਸਬੰਧਿਤ ਮੁਲਾਕਾਤਾਂ, ਕਮਜ਼ੋਰ ਕਮਿਊਨਿਟੀ ਮੈਂਬਰਾਂ ਦੀ ਮਦਦ ਕਰਨ ਅਤੇ ਸਿਰਫ਼ ਆਪਣੇ ਘਰ ਦੇ ਮੈਂਬਰਾਂ ਨਾਲ ਹੀ ਆਉਟਡੋਰ ਐਕਸਰਸਾਈਜ਼ ਕਰਨ ਵਰਗੀਆਂ ਜ਼ਰੂਰਤਾਂ ਲਈ ਹੀ ਘਰ ਤੋਂ ਬਾਹਰ ਜਾਣ। ਸਾਰੀਆਂ ਇੰਡਸਟਰੀਜ਼ ਦੇ ਇੰਪਲਾਇਰਸ ਨੂੰ, ਕਰਮਚਾਰੀਆਂ ਨੂੰ ਘਰ ਤੋਂ ਹੀ ਕੰਮ ਕਰਨ ਦੀ ਇਜਾਜ਼ਤ ਦੇਣ ਦਾ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ।

ਸਿਟੀ ਦੀਆਂ ਸੇਵਾਵਾਂ ਅਤੇ ਫੈਸਿਲਿਟੀਜ਼

ਸਿਟੀ ਹਾਲ ਅਤੇ ਕਾਰਪੋਰੇਟ ਫੈਸਿਲਿਟੀਜ਼

ਸਿਟੀ ਹਾਲ (City Hall) ਅਤੇ ਕਾਰਪੋਰੇਟ ਫੈਸਿਲਿਟੀਜ਼, ਸਿਰਫ਼ ਮੁਲਾਕਾਤ ਬੁੱਕ ਕਰਕੇ ਵਿਅਕਤੀਗਤ ਸੇਵਾਵਾਂ ਲਈ ਖੁੱਲੀਆਂ ਰਹਿਣਗੀਆਂ। ਬਿਨਾਂ ਮੁਲਾਕਾਤ ਬੁੱਕ ਕੀਤੇ ਆਉਣ ਦੀ ਇਜਾਜ਼ਤ ਨਹੀਂ ਹੈ। ਮੁਲਾਕਾਤ ਬੁੱਕ ਕਰਨ ਲਈ, www.brampton.ca/skiptheline ਤੇ ਜਾਓ।

ਸਿਟੀ ਦੇ ਰੇਕ੍ਰੀਏਸ਼ਨ ਸੈਂਟਰ

ਸਿਟੀ ਆਫ਼ ਬ੍ਰੈਂਪਟਨ ਦੀਆਂ ਸਾਰੀਆਂ ਰੇਕ੍ਰੀਏਸ਼ਨ ਫੈਸਿਲਿਟੀਜ਼, ਜਨਤਾ ਵਾਸਤੇ ਬੰਦ ਰਹਿਣਗੀਆਂ ਅਤੇ ਇਨਡੋਰ ਪ੍ਰੋਗਰਾਮ, ਅਗਲੇ ਨੋਟਿਸ ਤੱਕ ਮੁਲਤਵੀ ਹੀ ਰਹਿਣਗੇ।

ਵਰਚੁਅਲ ਪ੍ਰੋਗਰਾਮ

ਵਰਚੁਅਲ ਫਿਟਨੈਸ

ਨਿਵਾਸੀਆਂ ਨੂੰ ਕੁਸ਼ਲ ਫਿਟਨੈਸ ਇੰਸਟ੍ਰਕਟਰਾਂ ਦੇ ਨਾਲ 30 ਮਿੰਟਾਂ ਦੇ ਮੁਫ਼ਤ ਲਾਈਵ ਵਰਕਆਊਟ ਦੀਆਂ, ਇੰਸਟ੍ਰਕਟਰ ਦੀ ਅਗਵਾਈ ਵਾਲੀਆਂ ਵਰਚੁਅਲ ਫਿਟਨੈਸ ਕਲਾਸਾਂ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ।

55 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਵਰਕਸ਼ਾਪਾਂ

ਬ੍ਰੈਂਪਟਨ ਦੇ 55 ਸਾਲ ਦੇ ਅਤੇ ਇਸਤੋਂ ਵੱਧ ਉਮਰ ਦੇ ਬਜ਼ੁਰਗ, ਘਰ ਤੋਂ ਹੀ ਅਰਾਮ ਨਾਲ ਕੀਤੀਆਂ ਜਾਣ ਵਾਲੀਆਂ ਮੁਫ਼ਤ ਵਰਚੁਅਲ ਵਰਕਸ਼ਾਪਾਂ ਲਈ ਰਜਿਸਟਰ ਕਰ ਸਕਦੇ ਹਨ। ਹਿੱਸਾ ਲੈਣ ਵਾਲਿਆਂ ਕੋਲ, ਸੁਰੱਖਿਅਤ ਅਤੇ ਸੰਗਠਿਤ ਵਾਤਾਵਰਣ ਵਿੱਚ ਲੋਕਾਂ ਨਾਲ ਮਿਲਣ-ਜੁਲਣ, ਨਵੇਂ ਦੇਸਤ ਬਣਾਉਣ ਅਤੇ ਔਨਲਾਈਨ, ਦੂਜਿਆਂ ਨਾਲ ਜੁੜਨ ਦਾ ਮੌਕਾ ਹੋਵੇਗਾ।

ਸ਼ਮੂਲੀਅਤ ਵਾਲੀਆਂ ਵਰਚੁਅਲ ਗਤੀਵਿਧੀਆਂ ਅਤੇ ਵਰਕਸ਼ਾਪਾਂ

ਇਹ ਸੀਰੀਜ਼, ਅਪਾਹਜਪੁਣੇ ਵਾਲੇ ਅਤੇ ਹੋਰ ਅਸਧਾਰਨਤਾਵਾਂ ਵਾਲੇ ਭਾਗੀਦਾਰਾਂ ਲਈ, ਗਤੀਵਿਧੀਆਂ ਵਿੱਚ ਜੁੜਨ, ਕੁਝ ਨਵੇਂ ਸਿੱਖਣ ਅਤੇ ਆਪਣੀ ਉਮਰ ਦੇ ਬੱਚਿਆਂ ਨਾਲ ਮਜ਼ਬੂਤ ਦੇਸਤੀ ਕਰਨ ਦਾ ਸ਼ਾਨਦਾਰ ਮੌਕਾ ਹੈ।

ਰਜਿਸਟਰ ਕਿਵੇਂ ਕਰਨਾ ਹੈ, ਇਸ ਬਾਰੇ ਵੇਰਵਿਆਂ ਸਮੇਤ, ਵਰਚੁਅਲ ਪੇਸ਼ਕਸ਼ਾਂ ਸਬੰਧੀ ਹੋਰ ਜਾਣਕਾਰੀ, www.brampton.ca/recreation ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।

ਰੈਕ ਐਟ ਹੋਮ

ਘਰ ਵਿੱਚ ਹੀ, ਸਵੈ-ਨਿਰਦੇਸ਼ਿਤ ਔਨਲਾਈਨ ਆਰਟਸ ਅਤੇ ਕ੍ਰਾਫਟਸ ਦੇ ਟਿਊਟੋਰੀਅਲਸ ਦੇ ਨਾਲ ਕਿਰਿਆਸ਼ੀਲ ਅਤੇ ਵਿਅਸਤ ਰਹੋ, ਜੋ 24/7 ਪਹੁੰਚਯੋਗ ਹੈ। ਸਿੱਖੋ ਕਿ ਓਰੀਗੀਮੀ ਹਾਰਟ ਕਿਵੇਂ ਬਣਾਏ ਜਾਂਦੇ ਹਨ, ਆਪਣੀਆਂ ਸੁੰਦਰ ਲਿਖਾਈ (ਕੈਲੀਗ੍ਰਾਫੀ) ਕੁਸ਼ਲਤਾਵਾਂ ਦਾ ਅਭਿਆਸ ਕਰੋ। ਬ੍ਰੈਂਪਟਨ ਰੇਕ੍ਰੀਏਸ਼ਨ (Brampton Recreation) ਵੱਲੋਂ ਪਿਆਰ ਨਾਲ ਤਿਆਰ ਕੀਤੀਆਂ ਗਈਆਂ, ਰੈਕ ਐਟ ਹੋਮ (Rec At Home) ਗਤੀਵਿਧੀਆਂ ਤੱਕ [ਇੱਥੇ \(here\)](#) ਪਹੁੰਚ ਪ੍ਰਾਪਤ ਕਰੋ।

ਬ੍ਰੈਂਪਟਨ ਲਾਇਬ੍ਰੇਰੀ

ਬ੍ਰੈਂਪਟਨ ਲਾਇਬ੍ਰੇਰੀ (Brampton Library), ਸਿਰਫ਼ ਚਿੰਗਕੂਜ਼ੀ (Chinguacousy), ਫੋਰ ਕੋਰਨਰਸ (Four Corners) ਅਤੇ ਸਪ੍ਰਿੰਗਡੇਲ (Springdale) ਬ੍ਰਾਂਚ ਲਾਇਬ੍ਰੇਰੀਆਂ ਵਿਖੇ ਹੀ ਸੀਮਿਤ ਇਨ-ਬ੍ਰਾਂਚ ਸੇਵਾਵਾਂ ਪੇਸ਼ ਕਰ ਰਹੀ ਹੈ। ਕਰਬਸਾਈਡ ਪਿਕਅੱਪ, ਸਿਰਿਲ ਕਲਾਰਕ (Cyril Clark), ਗੋਰ ਮੇਡੋਜ਼ (Gore Meadows), ਮਾਊਂਟ ਪਲੈਜ਼ੈਂਟ ਵਿਲੇਜ (Mount Pleasant Village), ਸਾਊਥ ਫਲੈਚਰਸ (South Fletcher's) ਅਤੇ ਸਾਊਥ ਵੈਸਟ (South West) ਬ੍ਰਾਂਚ ਲਾਇਬ੍ਰੇਰੀਆਂ ਵਿਖੇ ਉਪਲਬਧ ਹੈ। ਸੰਚਾਲਨ ਦੇ ਮੌਜੂਦਾ ਘੰਟਿਆਂ, ਸੁਰੱਖਿਆ ਸਬੰਧੀ ਪ੍ਰੋਟੋਕੋਲਸ ਲਈ ਅਤੇ ਇਹ ਜਾਣਨ ਲਈ ਕਿ ਵਸਤਾਂ ਰਾਖਵੀਆਂ ਕਿਵੇਂ ਕਰਨੀਆਂ ਹਨ, [ਇੱਥੇ ਕਲਿੱਕ ਕਰੋ \(Click here\)](#)। ਇਸ ਸਮੇਂ, ਇਨ ਬ੍ਰਾਂਚ ਸੇਵਾਵਾਂ ਵਿੱਚ ਸ਼ਾਮਲ ਹਨ, ਸਿਰਫ਼ ਰਾਖਵੀਆਂ ਵਸਤਾਂ ਲੈਣਾ, ਪ੍ਰਤੀ ਦਿਨ ਵੱਧ ਤੋਂ ਵੱਧ ਇੱਕ ਘੰਟੇ ਤੱਕ, ਟ੍ਰਾਂਜੈਕਸ਼ਨ ਸਬੰਧੀ ਉਦੇਸ਼ਾਂ ਲਈ ਲਾਇਬ੍ਰੇਰੀ ਦੇ ਕੰਪਿਊਟਰਾਂ ਦੀ ਥੋੜ੍ਹੀ-ਬਹੁਤ ਵਰਤੋਂ ਕਰਨਾ, ਸੀਮਿਤ ਪ੍ਰਿੰਟਿੰਗ ਅਤੇ ਫੋਟੋਕਾਪੀ ਸੇਵਾਵਾਂ। ਇਨ-ਬ੍ਰਾਂਚ ਸਟਾਫ਼ੀ ਸਪੇਸ ਉਪਲਬਧ ਨਹੀਂ ਹੈ। ਇਸ ਸਮੇਂ ਕੰਮ ਜਾਂ ਪੜ੍ਹਾਈ ਲਈ ਨਿੱਜੀ ਡਿਵਾਈਸਾਂ ਦੀ ਵਰਤੋਂ ਦੀ ਇਜਾਜ਼ਤ ਨਹੀਂ ਹੈ। ਸਾਰੀਆਂ ਬ੍ਰਾਂਚਾਂ ਵਿਖੇ, ਲਾਇਬ੍ਰੇਰੀ ਦੀਆਂ ਸਮੱਗਰੀਆਂ ਦੇ ਸਟਾਫ਼ ਵੱਲੋਂ ਚੁਣੇ ਥੀਮ ਵਾਲੇ ਗ੍ਰੈਬ 'ਐਂਡ' ਗੋ (Grab'n' Go) ਬੈਗਸ ਲਵੇ ਅਤੇ 24-ਘੰਟੇ ਦੇ ਬਾਹਰਲੇ ਡ੍ਰੌਪ ਬੈਕਸਾਂ ਦੇ ਦੁਆਰਾ, ਸੁਰੱਖਿਅਤ ਰੂਪ ਨਾਲ ਅਤੇ ਅਸਾਨੀ ਨਾਲ ਸਮੱਗਰੀਆਂ ਵਾਪਸ ਕਰੋ। ਅਗਲੇ ਨੋਟਿਸ ਤੱਕ, ਅਦਾ ਨਾ ਕੀਤੇ ਜੁਰਮਾਨੇ ਵਸੂਲ ਨਹੀਂ ਕੀਤੇ ਜਾਣਗੇ।

ਲਿੰਕ

ਇਹਨਾਂ ਬਾਰੇ ਹੋਰ ਜਾਣੋ:

- [ਸਿਟੀ ਆਫ ਬ੍ਰੈਂਪਟਨ ਦੇ ਕੋਵਿਡ-19 ਸਬੰਧੀ ਪ੍ਰੋਗਰਾਮਿੰਗ ਅਤੇ ਸੇਵਾ ਅੱਪਡੇਟਸ \(City of Brampton COVID-19 programming and service updates\)](#)
- [ਸਿਟੀ ਆਫ ਬ੍ਰੈਂਪਟਨ – ਕੀ ਖੁੱਲ੍ਹਾ ਹੈ, ਕੀ ਬੰਦ ਹੈ \(City of Brampton – what's open, what's closed\)](#)
- [ਕੋਵਿਡ-19 ਦੇ ਲੱਛਣ \(COVID-19 symptoms\)](#)
- [ਕੋਵਿਡ-19 ਵੈਕਸੀਨ \(COVID-19 vaccine\)](#)
- [ਬ੍ਰੈਂਪਟਨ ਵਿੱਚ ਟੈਸਟਿੰਗ \(Testing in Brampton\)](#)
- [ਖੁਦ ਨੂੰ ਆਈਸੋਲੇਟ ਕਿਵੇਂ ਕੀਤਾ ਜਾਵੇ \(How to self-isolate\)](#)
- [ਕੋਵਿਡ-19 ਦੇ ਦੌਰਾਨ ਕਾਰੋਬਾਰਾਂ ਅਤੇ ਕਾਰਜਸਥਾਨਾਂ ਨੂੰ ਸੁਰੱਖਿਅਤ ਰੱਖਣਾ \(Keeping businesses and workplaces safe during COVID-19\)](#)
- [ਪੀਲ ਵਿੱਚ ਕੋਵਿਡ-19 ਦੇ ਕੇਸ \(Cases of COVID-19 in Peel\)](#)

-30-

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca